

ਤੁਰੰਤ ਰਿਲੀਜ਼ ਲਈ

ਵਿਲੀਅਮਸ ਪਾਰਕਵੇ ਓਪਰੇਸ਼ਨਸ ਸੈਂਟਰ ਨੇ LEED® ਗੋਲਡ ਸਰਟੀਫਿਕੇਸ਼ਨ ਪ੍ਰਾਪਤ ਕੀਤਾ

ਬ੍ਰੈਂਪਟਨ, ਓਨਟੈਰੀਓ (6 ਮਈ, 2019) – ਸਿਟੀ ਆਫ ਬ੍ਰੈਂਪਟਨ ਨੂੰ ਇੱਕ ਵਾਰ ਫਿਰ ਵਾਤਾਵਰਣ ਦੇ ਮੁਤਾਬਕ ਟਿਕਾਊ ਬਿਲਡਿੰਗਾਂ ਲਈ ਮਾਨਤਾ ਦਿੱਤੀ ਗਈ ਹੈ। ਵਿਲੀਅਮਸ ਪਾਰਕਵੇ ਓਪਰੇਸ਼ਨਸ ਸੈਂਟਰ (ਡਬਲਯੂ.ਪੀ.ਓ.ਸੀ.) (Williams Parkway Operations Centre) (WPOC) ਨੇ ਕੈਨੇਡਾ ਗ੍ਰੀਨ ਬਿਲਡਿੰਗ ਕਾਉਂਸਿਲ (Canada Green Building Council) ਤੋਂ ਐਨਰਜੀ ਐਂਡ ਐਨਵਾਇਰਲਮੈਂਟਲ ਡਿਜ਼ਾਈਨ (Energy and Environmental Design) (LEED®) ਵਿੱਚ ਲੀਡਰਸ਼ਿਪ ਹਾਸਲ ਕੀਤੀ ਹੈ।

ਡਬਲਯੂ.ਪੀ.ਓ.ਸੀ. ਇੱਕ ਦੋ-ਮੰਜ਼ਲਾ, 3,700-ਸਕਵੇਅਰ-ਮੀਟਰ ਐਡਮਿਨਿਸਟ੍ਰੇਟਿਵ ਬਿਲਡਿੰਗ ਹੈ, ਜਿਸ ਵਿੱਚ ਇੱਕ ਗਾਰਡਨ ਅਤੇ ਕਾਰਜਕਰਮ ਕਰਨ ਲਈ ਛੱਤ, ਗ੍ਰੀਨ ਸਪੇਸ ਅਤੇ ਸਟਾਫ ਲਈ ਅਤੇ ਜਨਤਾ ਲਈ ਪਾਰਕਿੰਗ ਹੈ। ਵਾਤਾਵਰਣ ਸਬੰਧੀ ਕੁਝ ਝਲਕੀਆਂ, ਜਿਹਨਾਂ ਨੇ ਇਸਦੇ LEED® ਸਰਟੀਫਿਕੇਸ਼ਨ ਵਿੱਚ ਯੋਗਦਾਨ ਪਾਇਆ ਹੈ:

- ਸਾਈਟ ਤੇ ਪਾਣੀ ਦੀ ਵਰਤੋਂ ਵਿੱਚ ਕਮੀ (ਜਿਵੇਂ ਘੱਟ ਪ੍ਰਵਾਹ ਵਾਲੀਆਂ ਟੂਟੀਆਂ ਵਰਤਣਾ, ਕੋਈ ਲੈਂਡਸਕੇਪ ਸਿੰਜਾਈ ਸਿਸਟਮ ਨਹੀਂ)
- ਤੂਫਾਨ ਦੇ ਪਾਣੀ ਦੇ ਸਿਸਟਮ ਦੇ ਰੁਕਣ ਨੂੰ ਘੱਟ ਕਰਨ ਲਈ ਤੂਫਾਨ ਦੇ ਪਾਣੀ ਦੇ ਪ੍ਰਬੰਧਨ ਲਈ ਤਲਾਬ
- ਛੱਤ ਤੇ ਪਾਉਣ ਵਾਲਾ ਸਮਾਨ, ਜੋ ਤਾਪ ਆਈਲੈਂਡ ਅਸਰ ਨੂੰ ਘੱਟ ਕਰਨ ਲਈ ਧੁੱਪ ਦਰਸਾਉਂਦਾ ਹੈ
- ਬਿਲਡਿੰਗ ਆਟੋਮੇਸ਼ਨ ਵਾਲਾ ਇੱਕ ਜਿਓਥਰਮਲ ਹੀਟ ਪੰਪ ਸਿਸਟਮ
- ਸਾਈਕਲ ਰੈਕ ਅਤੇ ਤਿੰਨ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਦੇ ਇੰਸਟਾਲੇਸ਼ਨ ਦੇ ਨਾਲ ਵਿਕਲਪਿਕ ਟ੍ਰਾਂਸਪੋਰਟੇਸ਼ਨ ਲਈ ਸਹਿਯੋਗ
- ਸਬਜ਼ੀਆਂ ਦੇ ਗਾਰਡਨ ਵਾਲਾ ਇੱਕ ਗ੍ਰੀਨ ਛੱਤ ਖੇਤਰ, ਜੋ ਤਾਪ ਆਈਲੈਂਡ ਅਸਰ ਅਤੇ ਕੂਲਿੰਗ ਲੋਡ ਨੂੰ ਘੱਟ ਕਰਦਾ ਹੈ
- ਕੁਦਰਤੀ ਬਣਾਈ ਲੈਂਡਸਕੇਪਿੰਗ, ਸਿੰਜਾਈ ਦੀ ਲੋੜ ਨੂੰ ਖਤਮ ਕਰਦੀ ਹੈ ਅਤੇ ਇਸ ਕਰਕੇ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ

LEED® ਸਰਟੀਫਿਕੇਸ਼ਨ ਡਿਜ਼ਾਈਨ, ਉਸਾਰੀ ਅਤੇ ਸੰਚਾਲਨ ਵਿੱਚ ਬਿਲਡਿੰਗਾਂ ਦੀ ਵਾਤਾਵਰਣ ਸਬੰਧੀ ਸ਼ਾਨਦਾਰ ਸਥਿਰਤਾ ਨੂੰ ਮਾਨਤਾ ਦਿੰਦਾ ਹੈ। ਪ੍ਰੋਜੈਕਟਾਂ ਨੂੰ LEED® ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਕਈ ਸ਼੍ਰੇਣੀਆਂ ਵਿੱਚ ਅੰਕ ਹਾਸਲ ਕਰਨ ਦੀ ਲੋੜ ਹੁੰਦੀ ਹੈ, ਜਿਵੇਂ ਸਥਾਨ ਅਤੇ ਟ੍ਰਾਂਸਪੋਰਟੇਸ਼ਨ, ਪਾਣੀ ਕੁਸ਼ਲਤਾ, ਊਰਜਾ ਅਤੇ ਵਾਤਾਵਰਣ, ਸਮੱਗਰੀਆਂ ਅਤੇ ਵਸੀਲੇ, ਨਵੀਨਤਾ ਆਦਿ। ਹਾਸਲ ਕੀਤੇ ਗਏ ਅੰਕਾਂ ਦੇ ਆਧਾਰ ਤੇ, ਫਿਰ ਪ੍ਰੋਜੈਕਟ ਚਾਰ LEED® ਰੇਟਿੰਗ ਪੱਧਰਾਂ: ਸਰਟੀਫਾਇਡ, ਸਿਲਵਰ, ਗੋਲਡ ਜਾਂ ਪਲੈਟੀਨਮ ਵਿੱਚੋਂ ਇੱਕ ਪ੍ਰਾਪਤ ਕਰਦਾ ਹੈ। ਡਬਲਯੂ.ਪੀ.ਓ.ਸੀ. ਪ੍ਰੋਜੈਕਟ 60 ਅੰਕ ਹਾਸਲ ਕਰਕੇ ਗੋਲਡ ਰੇਟਿੰਗ ਲਈ ਯੋਗ ਹੋਇਆ ਸੀ। ਇਹ ਪ੍ਰੋਜੈਕਟ 2015 ਵਿੱਚ ਪੂਰਾ ਹੋਇਆ ਸੀ।

ਸਿਟੀ ਆਫ ਬ੍ਰੈਂਪਟਨ 2007 ਤੋਂ LEED® ਸਰਟੀਫਿਕੇਸ਼ਨ ਦੇ ਰਹੀ ਹੈ। ਇਹਨਾਂ ਪ੍ਰੋਜੈਕਟਾਂ ਨੇ ਵੀ LEED® ਗੋਲਡ ਸਰਟੀਫਿਕੇਸ਼ਨ ਹਾਸਲ ਕੀਤਾ:

- ਬ੍ਰੈਂਪਟਨ ਫਾਇਰ ਸਟੇਸ਼ਨ 212 (Brampton Fire Station 212)
- ਸਿਟੀ ਹਾਲ ਵਾਧਾ ਅਤੇ ਵੈਸਟ ਟਾਵਰ (City Hall addition and West Tower)
- ਬ੍ਰੈਂਪਟਨ ਫਾਇਰ ਸਟੇਸ਼ਨ 211 (Brampton Fire Station 211) ਅਤੇ ਪੀਲ ਪੈਰਾਮੈਡਿਕ ਸੈਂਟਰ (Peel Paramedic Centre)
- ਗੋਰ ਮੇਡੋਜ਼ ਕਮਿਊਨਿਟੀ ਸੈਂਟਰ ਅਤੇ ਲਾਇਬ੍ਰੇਰੀ (Gore Meadows Community Centre & Library)

ਹੇਠਾਂ ਦਿੱਤੇ ਪ੍ਰੋਜੈਕਟ LEED® ਸਟੈਂਡਰਡਾਂ ਲਈ ਤਿਆਰ ਅਤੇ ਨਿਰਮਿਤ ਕੀਤੇ ਗਏ ਹਨ ਅਤੇ ਆਖ਼ਰੀ ਸਰਟੀਫਿਕੇਸ਼ਨ ਲਈ ਉਡੀਕ ਕਰ ਰਹੇ ਹਨ:

- ਸਪਰਿੰਗਡੇਲ ਲਾਇਬ੍ਰੇਰੀ (Springdale Library)
- ਡਬਲਯੂ.ਪੀ.ਓ.ਸੀ. ਫੇਜ਼ 2 (WPOC Phase 2)
- ਬ੍ਰੈਂਪਟਨ ਉਪਕਰਨ ਅਤੇ ਦੇਖਭਾਲ ਬਿਲਡਿੰਗ (Brampton Apparatus & Maintenance Building)
- ਬ੍ਰੈਂਪਟਨ ਫਾਇਰ ਸਟੇਸ਼ਨ 204 ਵਾਧਾ (Brampton Fire Station 204 Addition)

ਹਵਾਲਾ

“ਇਸ ਟਰਮ ਦੇ ਕਾਉਂਸਿਲ ਦੇ ਨਿਰਦੇਸ਼ਨਾਂ ਵਿੱਚੋਂ ਇੱਕ ਹੈ, ਗ੍ਰੀਨ ਸਿਟੀ (Green City) ਦਾ ਨਿਰਮਾਣ ਕਰਨਾ। ਅਸੀਂ ਨਿਕਾਸੀਆਂ ਨੂੰ ਘੱਟ ਕਰਨ ਅਤੇ ਵੱਧ ਸਥਿਰ ਸ਼ਹਿਰ ਬਣਨ ਵਿੱਚ ਬ੍ਰੈਂਪਟਨ ਦੀ ਮਦਦ ਲਈ LEED® ਅਤੇ ਸਥਿਰਤਾ ਦੇ ਹੋਰ ਸਿਧਾਂਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca